

ਨਿਮਨ ਵਰਗ ਵਿਚ ਆਮ ਤੌਰ ਤੇ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦਾ ਵਰਗੀਕਰਣ :-

**ੳ. ਜਾਣ ਪਛਾਣ**

- ਅ. ਬੈਂਕਿੰਗ ਲੋਕਪਾਲ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਸਿਕਾਇਤਾਂ ਦੀਆਂ ਕਿਸਮਾਂ
- ਇ. ਬੈਂਕਿੰਗ ਲੋਕਪਾਲ ਨੂੰ ਪ੍ਰਤੀ ਬੇਨਤੀ
- ਸ. ਬੈਂਕਿੰਗ ਲੋਕਪਾਲ ਦੀ ਕਾਰਵਾਈ
- ਹ. ਬੈਂਕਿੰਗ ਲੋਕਪਾਲ ਵੱਲੋਂ ਦਿੱਤਾ ਗਿਆ ਨਿਰਣ
- ਕ. ਨਿਰਣੇ ਦੇ ਖਿਲਾਫ਼ ਅਪੀਲ
- ਖ. ਹੋਰ

**ੴ. ਜਾਣ ਪਛਾਣ:**

1. ਬੈਂਕਿੰਗ ਲੋਕਪਾਲ ਯੋਜਨਾ, 2006 ਕੀ ਪ੍ਰਦਾਨ ਕਰਦੀ ਹੈ ?  
ਬੈਂਕਿੰਗ ਲੋਕਪਾਲ ਯੋਜਨਾ, 2006 ਬੈਂਕ ਗਾਹਕਾਂ ਦੀਆਂ, ਬੈਂਕਾਂ ਦੀਆਂ ਕੁਝ ਸੇਵਾਵਾਂ ਦੇ ਪ੍ਰਤੀ ਸਿਕਾਇਤਾਂ ਦਾ ਵਿਸ਼ਲੇਸ਼ਣ ਕਰਨ ਦੇ ਸਮਰੱਥ ਹੈ।
2. ਕੀ ਬੈਂਕਿੰਗ ਲੋਕਪਾਲ ਯੋਜਨਾ ਹੋਂਦ ਵਿਚ ਆ ਗਈ ਹੈ ?  
ਬੈਂਕਿੰਗ ਲੋਕਪਾਲ ਯੋਜਨਾ ਜਨਵਰੀ 1, 2006 ਤੋਂ ਲਾਗੂ ਹੋ ਗਈ ਹੈ।
3. ਬੈਂਕਿੰਗ ਲੋਕਪਾਲ ਕੀ ਹੈ ?  
ਬੈਂਕਿੰਗ ਲੋਕਪਾਲ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਇਕ ਅਜਿਹਾ ਵਿਅਕਤੀ ਹੈ ਜੋ ਬੈਂਕਿੰਗ ਸੇਵਾਵਾਂ ਦੀਆਂ ਕੁਝ ਖਾਮੀਆਂ ਦੇ ਪ੍ਰਤੀ ਗਾਹਕਾਂ ਦੀਆਂ ਸਿਕਾਇਤਾਂ ਦਾ ਨਿਪਟਾਰਾ ਕਰਦਾ ਹੈ।

4. ਕੀ ਬੈਂਕਿੰਗ ਲੋਕਪਾਲ ਕੋਲ ਕੋਈ ਕਾਨੂੰਨੀ ਸਮਰੱਥਾ ਹੈ ?

ਬੈਂਕਿੰਗ ਲੋਕਪਾਲ ਇਕ ਨਿਆਂ ਸਬੰਧੀ ਅਧਿਕਾਰਤ ਖੇਤਰ ਹੈ। ਇਹ ਦੋਨੋਂ ਧਿਰਾਂ, ਬੈਂਕ ਅਤੇ ਇਸ ਦੇ ਗਾਹਕ ਨੂੰ ਬੁਲਾ ਕੇ ਸਿਕਾਇਤ ਦਾ ਸਮਝੌਤਾ ਸਾਲਸੀ ਰਾਹੀਂ ਕਰਵਾਉਣ ਦੇ ਸਮਰੱਥ ਹੈ।

5. ਕਿੰਨੇ ਬੈਂਕਿੰਗ ਲੋਕਪਾਲ ਨਿਯੁਕਤ ਹਨ ਅਤੇ ਕਿੱਥੇ ਕਿੱਥੇ ਨਿਯੁਕਤ ਹਨ ?

ਮਿਤੀ ਅੰਤ ਤੱਕ, 15 ਬੈਂਕਿੰਗ ਲੋਕਪਾਲ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਦੇ ਦਫ਼ਤਰ ਜ਼ਿਆਦਾਤਰ ਰਾਜਾਂ ਦੀ ਰਾਜਧਾਨੀ ਵਿਚ ਸਥਿੱਤ ਹਨ। ਇਨ੍ਹਾਂ ਬੈਂਕਿੰਗ ਲੋਕਪਾਲ ਦਫ਼ਤਰਾਂ ਦੇ ਪਤੇ ਭਾਰਤੀ ਰਿਜ਼ਰਵ ਬੈਂਕ ਦੀ ਵੈਬਸਾਈਟ ਤੇ ਉਪਲੱਬਧ ਕੀਤੇ ਗਏ ਹਨ।

6. ਬੈਂਕਿੰਗ ਲੋਕਪਾਲ ਯੋਜਨਾ 2006 ਦੇ ਤਹਿਤ ਕਿਹੜੇ ਬੈਂਕ ਆਉਂਦੇ ਹਨ ?

ਸਾਰੇ ਅਨੁਸ਼ਠਾਨਕ ਵਧਾਰਕ ਬੈਂਕ, ਖੇਤਰੀ ਪੇਂਡੂ ਬੈਂਕ ਅਤੇ ਅਨੁਸ਼ਠਾਨਕ ਮੁਖ ਸਹਿਕਾਰੀ ਬੈਂਕ ਇਸ ਯੋਜਨਾ ਦੇ ਤਹਿਤ ਆਉਂਦੇ ਹਨ।

7. ਨਵੀਂ ਬੈਂਕਿੰਗ ਲੋਕਪਾਲ ਯੋਜਨਾ 2006 ਪੁਰਾਣੀ ਬੈਂਕਿੰਗ ਲੋਕਪਾਲ 2002 ਤੋਂ ਕਿਵੇਂ ਵੱਖ ਹੈ ?

ਨਵੀਂ ਯੋਜਨਾ ਦਾ ਵਿਸਥਾਰ ਅਤੇ ਘੇਰਾ 2002 ਦੀ ਯੋਜਨਾ ਤੋਂ ਵਿਸ਼ਾਲ ਹੈ। ਨਵੀਂ ਯੋਜਨਾ ਸਿਕਾਇਤਾਂ ਨੂੰ ਆਨ ਲਾਈਨ ਦਰਜ ਕਰਵਾਉਣ ਦੀ ਸੁਵਿਧਾ ਵੀ ਪ੍ਰਦਾਨ ਕਰਦੀ ਹੈ। ਨਵੀਂ ਯੋਜਨਾ ਨੇ 'ਅਪੀਲ ਅਧਿਕਾਰੀ' ਨਾਂ ਦਾ ਇੱਕ ਦਫ਼ਤਰ ਬਣਾਇਆ ਹੈ ਜਿਸ ਵਿਚ ਲੋਕਪਾਲ ਅਤੇ ਬੈਂਕ ਦੋਨਾਂ ਦੁਆਰਾ ਕੀਤੇ ਗਏ ਫੈਸਲੇ ਦੇ ਖਿਲਾਫ਼ ਅਪੀਲ ਕੀਤੀ ਜਾ ਸਕਦੀ ਹੈ।

ਅ. ਬੈਂਕਿੰਗ ਲੋਕਪਾਲ ਦੇ ਸਾਹਮਣੇ ਪੇਸ਼ ਹੋਣ ਵਾਲੀਆਂ ਸਿਕਾਇਤਾਂ ਦੀਆਂ ਕਿਸਮਾਂ :

8. ਬੈਂਕਿੰਗ ਲੋਕਪਾਲ ਕਿਸ ਤਰ੍ਹਾਂ ਦੇ ਝਗੜਿਆਂ ਤੇ ਵਿਚਾਰ ਕਰ ਸਕਦਾ ਹੈ ?

ਬੈਂਕਿੰਗ ਲੋਕਪਾਲ ਹੇਠ ਲਿਖੀਆਂ ਬੈਂਕ ਸੇਵਾਵਾਂ ਵਿਚ ਤਰੁੱਟੀਆਂ ਦੇ ਸਬੰਧ ਵਿਚ ਸ਼ਿਕਾਇਤ

ਲੈ ਕੇ ਉਸ ਤੇ ਵਿਚਾਰ ਕਰ ਸਕਦਾ ਹੈ :

- ਚੈਕਾਂ, ਡਰਾਫਟਾਂ, ਬਿਲਾਂ ਆਦਿ ਦੀ ਪ੍ਰਾਪਤੀ ਅਤੇ ਭੁਗਤਾਨ ਨਾ ਕਰਨ ਜਾਂ ਹੱਦੋਂ ਵੱਧ ਦੇਰ ਸਬੰਧੀ;
- ਛੋਟੇ ਮੂਲ ਅੰਕ ਵਾਲੇ ਕਿਸੇ ਵੀ ਮੰਤਵ ਲਈ ਦਿੱਤੇ ਗਏ ਨੋਟਾਂ ਨੂੰ ਬਿਨਾਂ ਕਿਸੇ ਠੋਸ ਕਾਰਨ ਤੋਂ ਸਵੀਕਾਰ ਨਾ ਕਰਨਾ ਅਤੇ ਇਸ ਸੇਵਾ ਦੇ ਬਦਲੇ ਕਮਿਸ਼ਨ ਲੈਣੀ;
- ਦਿੱਤੇ ਗਏ ਸਿੱਕਿਆਂ ਨੂੰ ਬਿਨਾਂ ਕਿਸੇ ਠੋਸ ਕਾਰਨ ਤੋਂ ਸਵੀਕਾਰ ਨਾ ਕਰਨਾ ਅਤੇ ਇਸ ਸੇਵਾ ਦੇ ਬਦਲੇ ਕਮਿਸ਼ਨ ਲੈਣੀ;
- ਭੇਜੀਆਂ ਗਈਆਂ ਆਂਤਰਿਕ ਜਮ੍ਹਾਂ ਰਾਸ਼ੀਆਂ ਦਾ ਗੈਰ ਭੁਗਤਾਨ ਜਾਂ ਭੁਗਤਾਨ ਵਿਚ ਦੇਰੀ;
- ਡਰਾਫਟਾਂ, ਭੁਗਤਾਨਾਂ ਜਾਂ ਬੈਂਕਰ ਚੈਕਾਂ ਨੂੰ ਜਾਰੀ ਕਰਨ ਵਿਚ ਅਸਫਲਤਾ ਜਾਂ ਦੇਰੀ;
- ਦਰਸਾਏ ਗਏ ਕੰਮ ਦੇ ਸਮੇਂ ਦੀ ਅਵਹੇਲਣਾ;
- ਗਰੰਟੀ ਜਾਂ ਭੁਗਤਾਨ ਪੱਤਰ ਦੀ ਵਚਨਬੱਧਤਾ ਵਿਚ ਅਸਫਲ ਰਹਿਣਾ;
- ਬੈਂਕ ਦੁਆਰਾ ਜਾਂ ਇਸ ਦੁਆਰਾ ਸਿੱਧੇ ਤੌਰ ਨਿਰਧਾਰਿਤ ਵਿਕਰੀ ਏਜੰਟਾਂ ਦੁਆਰਾ ਲਿਖਤੀ ਰੂਪ ਵਿਚ ਬੈਂਕਿੰਗ ਸੁਵਿਧਾ(ਕਰਜ਼ਿਆਂ ਜਾਂ ਪੇਸ਼ਗੀਆਂ ਤੋਂ ਇਲਾਵਾ) ਉਪਲੱਬਧ ਕਰਵਾਉਣ ਲਈ ਕੀਤੇ ਵਾਅਦੇ ਵਿਚ ਅਸਫਲ ਰਹਿਣਾ ਜਾਂ ਦੇਰੀ;
- ਕਿਸੇ ਬੈਂਕ ਦੇ ਚਾਲੂ ਜਾਂ ਹੋਰ ਕਿਸੇ ਖਾਤਿਆਂ ਦੀ ਦੇਖਭਾਲ ਵਿਚ ਦੇਰੀ, ਪਾਰਟੀਆਂ ਦੇ ਖਾਤਿਆਂ ਵਿਚ ਗੈਰ- ਭੁਗਤਾਨ, ਜਮ੍ਹਾਂ ਰਾਸ਼ੀਆਂ ਦਾ ਗੈਰ-ਭੁਗਤਾਨ ਜਾਂ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨਾ, ਜੇਕਰ ਕੋਈ ਹੋਣ, ਜੋ ਕਿ ਕਿਸੀ ਵੀ ਬਚਤ ਰਾਸ਼ੀ ਉਤੇ ਵਿਆਜ ਦਰ ਦੇ ਰੂਪ ਵਿਚ ਲਾਗੂ ਹੋਣ;

- ਨਿਰਯਾਤਕਾਂ ਦੀਆਂ ਨਿਰਯਾਤਯੋਗ ਰਾਸ਼ੀਆਂ ਦੀ ਕਾਰਜਵਿੱਧੀ, ਨਿਰਯਾਤ ਬਿਲਾਂ ਦੇ ਸੰਚਾਲਣ, ਬਿਲਾਂ ਦੇ ਇਕੱਤਰੀਕਰਣ ਆਦਿ ਵਿਚ ਦੇਰੀ, ਬਸ਼ਰਤੇ ਕਿ ਕੀਤੀ ਗਈ ਸ਼ਿਕਾਇਤ ਭਾਰਤ ਦੇ ਬੈਂਕਾਂ ਦੇ ਕਾਰਜ ਸੰਚਾਲਣ ਨਾਲ ਸਬੰਧਤ ਹੋਵੇ;
- ਬਿਨਾਂ ਕਿਸੇ ਵਾਜ਼ਬ ਕਾਰਣ ਤੋਂ ਜਮ੍ਹਾਂ ਖਾਤੇ ਖੋਲ੍ਹਣ ਤੋਂ ਇਨਕਾਰ ਕਰਨਾ ;
- ਗਾਹਕ ਤੋਂ ਬਿਨਾਂ ਕਿਸੀ ਉਚਿੱਤ ਪੂਰਵ ਸੂਚਨਾ ਦੇ ਉਗਰਾਹੀ ਖਰਚਿਆਂ ਦੀ ਮੰਗ;
- ਰਿਜ਼ਰਵ ਬੈਂਕ ਵਲੋਂ ਦਿੱਤੇ ਏ.ਟੀ.ਐਮ./ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਸੰਚਾਲਣ ਸਬੰਧੀ ਨਿਰਦੇਸ਼ਾਂ ਦੀ ਬੈਂਕ ਜਾਂ ਇਸ ਦੀਆਂ ਸ਼ਾਖਾਵਾਂ ਦੁਆਰਾ ਪਾਲਣਾ ਨਾ ਕਰਨਾ;
- ਪੈਨਸ਼ਨ ਦੇ ਗੈਰ-ਭੁਗਤਾਨ ਜਾਂ ਭੁਗਤਾਨ ਵਿਚ ਦੇਰੀ ਸਬੰਧੀ ਸ਼ਿਕਾਇਤ ਨੂੰ ਸਬੰਧਤ ਬੈਂਕ ਵਲੋਂ ਹੋਈ ਅਣਗਹਿਲੀ ਨਾਲ ਜੋੜਿਆ ਜਾ ਸਕਦਾ ਹੈ, (ਪਰੰਤੂ ਇਸ ਦੇ ਕਰਮਚਾਰੀਆਂ ਨਾਲ ਨਹੀਂ);
- ਰਿਜ਼ਰਵ ਬੈਂਕ/ਸਰਕਾਰ ਦੁਆਰਾ ਮੰਗੇ ਗਏ ਕਰਾਂ ਦੀ ਅਦਾਇਗੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਜਾਂ ਦੇਰੀ ਕਰਨਾ;
- ਸਰਕਾਰੀ ਜ਼ਮਾਨਤਾਂ ਦੀ ਰਹਿਣ-ਛੁਡਾਈ ਨੂੰ ਜਾਰੀ ਕਰਨ ਜਾਂ ਇਸ ਦੇ ਜਾਰੀਕਰਨ ਵਿਚ ਦੇਰੀ ਜਾਂ ਸੇਵਾ ਉਪਲਬਧ ਨਾ ਕਰਵਾ ਸਕਣਾ ਜਾਂ ਸੇਵਾ ਉਪਲਬਧ ਕਰਵਾਉਣ ਵਿਚ ਦੇਰੀ;
- ਬਿਨਾਂ ਉਚਿੱਤ ਸੂਚਨਾ ਜਾਂ ਬਿਨਾਂ ਠੋਸ ਕਾਰਨ ਜਮ੍ਹਾਂ ਖਾਤਿਆਂ ਨੂੰ ਜਬਰੀ ਬੰਦ ਕਰਨਾ;
- ਖਾਤਿਆਂ ਨੂੰ ਬੰਦ ਕਰਨ ਤੋਂ ਇਨਕਾਰ ਜਾਂ ਦੇਰੀ;
- ਬੈਂਕ ਦੁਆਰਾ ਅਪਣਾਈ ਗਈ ਵਧੀਆ ਸੰਚਾਲਣ ਵਿਧੀ-ਸੰਹਿਤਾ ਦੀ ਪਾਲਣਾ ਨਾ ਕਰਨਾ; ਅਤੇ
- ਰਿਜ਼ਰਵ ਬੈਂਕ ਦੁਆਰਾ ਬੈਂਕਿੰਗ ਜਾਂ ਹੋਰ ਸੇਵਾਵਾਂ ਸਬੰਧੀ ਜਾਰੀ ਕੀਤੇ ਗਏ ਨਿਰਦੇਸ਼ਾਂ ਦੀ ਉਲੰਘਣਾ ਨਾਲ ਸਬੰਧਤ ਕੋਈ ਵੀ ਮਾਮਲਾ ।

9. ਕੀ ਬੈਂਕਿੰਗ ਲੋਕਪਾਲ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਤੇ ਵਿਚਾਰ ਕਰੇਗਾ ?  
ਹਾਂ, ਬੈਂਕਿੰਗ ਲੋਕਪਾਲ ਪ੍ਰਵਾਸੀ ਭਾਰਤੀਆਂ, ਜਿਨ੍ਹਾਂ ਦੇ ਖਾਤੇ ਭਾਰਤ ਵਿਚ ਹਨ ਅਤੇ ਉਹ  
ਬਾਹਰੋਂ ਇਸ ਵਿਚ ਜਮ੍ਹਾਂ ਰਾਸ਼ਟਰੀਆਂ ਅਤੇ ਹੋਰ ਬੈਂਕ ਸਬੰਧੀ ਕਾਰਜ ਕਰਦੇ ਹਨ, ਦੀਆਂ  
ਸ਼ਿਕਾਇਤਾਂ ਤੇ ਵਿਚਾਰ ਕਰੇਗਾ।
- ਈ. ਬੈਂਕਿੰਗ ਲੋਕਪਾਲ ਨੂੰ ਪ੍ਰਤੀ ਬੇਨਤੀ :
10. ਸ਼ਿਕਾਇਤਕਰਤਾ ਕਦੋਂ ਸ਼ਿਕਾਇਤ ਕਰ ਸਕਦਾ ਹੈ ?  
ਸ਼ਿਕਾਇਤਕਰਤਾ ਬੈਂਕਿੰਗ ਲੋਕਪਾਲ ਦੇ ਸਾਹਮਣੇ ਉਦੋਂ ਸ਼ਿਕਾਇਤ ਕਰ ਸਕਦਾ ਹੈ ਜੇਕਰ  
ਬੈਂਕ ਦਾ ਸ਼ਿਕਾਇਤ ਦੇ ਪ੍ਰਤੀ ਸ਼ਿਕਾਇਤ ਦੀ ਪ੍ਰਾਪਤੀ ਤੋਂ 1 ਮਹੀਨੇ ਦੇ ਅੰਦਰ ਜਵਾਬ ਨਾ  
ਆਵੇ, ਜਾਂ ਬੈਂਕ ਸ਼ਿਕਾਇਤ ਖਾਰਜ ਕਰ ਦੇਵੇ, ਜਾਂ ਸ਼ਿਕਾਇਤਕਰਤਾ ਬੈਂਕ ਦੁਆਰਾ ਭੇਜੇ ਗਏ  
ਜਵਾਬ ਤੋਂ ਸੰਤੁਸ਼ਟ ਨਾ ਹੋਵੇ।
11. ਕੀ ਬੈਂਕਿੰਗ ਲੋਕਪਾਲ ਦੇ ਸਾਹਮਣੇ ਆਪਣੀ ਸ਼ਿਕਾਇਤ ਕਰਨ ਤੋਂ ਪਹਿਲਾਂ  
ਸ਼ਿਕਾਇਤਕਰਤਾ ਨੂੰ ਕੁਝ ਸੁਝਤਾਂ ਪੂਰੀਆਂ ਕਰਨੀਆਂ ਪੈਣਗੀਆਂ ?  
ਬੈਂਕਿੰਗ ਲੋਕਪਾਲ ਦੇ ਸਾਹਮਣੇ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ, ਸ਼ਿਕਾਇਤ ਕਰਤਾ  
ਲਈ ਇਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਆਪਣੇ ਬੈਂਕ ਜਿਸ ਪ੍ਰਤੀ ਸ਼ਿਕਾਇਤ ਹੋਵੇ, ਦੇ  
ਨਾਲ ਸਿੱਧੇ ਤੌਰ ਤੇ ਸਮੱਸਿਆ ਦਾ ਹੱਲ ਲਿਖਤ ਰੂਪ ਵਿਚ ਕਰਨ ਦਾ ਯਤਨ ਕਰੇ। ਕਿਸੇ ਵੀ  
ਪ੍ਰਸ਼ਾਸ਼ਿਤੀ ਵਿਚ ਸ਼ਿਕਾਇਤ, ਸੁਰੂ ਹੋਣ ਦੀ ਮਿਤੀ ਤੋਂ 1 ਸਾਲ ਦੀ ਮਿਆਦ ਦੇ ਅੰਦਰ ਦਰਜ  
ਕਰਵਾਉਣੀ ਚਾਹੀਦੀ ਹੈ।
12. ਕੀ ਬੈਂਕਿੰਗ ਲੋਕਪਾਲ ਦੇ ਸਾਹਮਣੇ ਕੋਈ ਅਜਿਹੀ ਸ਼ਿਕਾਇਤ ਕੀਤੀ ਜਾ ਸਕਦੀ ਹੈ  
ਜਿਸ ਦਾ ਵਿਸ਼ਾ ਵਸਤੂ ਪਹਿਲਾਂ ਵੀ ਕਿਸੇ ਬੈਂਕਿੰਗ ਲੋਕਪਾਲ ਦੁਆਰਾ ਨਿਪਟਾਇਆ  
ਜਾ ਚੁੱਕਾ ਹੋਵੇ ?

ਨਹੀਂ। ਜੇਕਰ ਪਹਿਲੀਆਂ ਕਾਰਵਾਈਆਂ ਵਿਚ ਕਿਸੇ ਵਿਸੇ ਵਸਤੂ ਦਾ ਨਿਪਟਾਰਾ ਹੋ ਚੁੱਕਿਆ ਹੈ ਤਾਂ ਸ਼ਿਕਾਇਤਕਰਤਾ ਉਸੇ ਵਿਸੇ ਵਸਤੂ ਤੇ ਸ਼ਿਕਾਇਤ ਨਹੀਂ ਕਰ ਸਕਦਾ।

13. ਕੀ ਅਜਿਹੇ ਵਿਸੇ ਵਸਤੂ ਤੇ ਸ਼ਿਕਾਇਤਕਰਤਾ ਦੁਆਰਾ ਸ਼ਿਕਾਇਤ ਕੀਤੀ ਜਾ ਸਕਦੀ ਹੈ ਜਿਸ ਦੀਆਂ ਕਾਰਵਾਈਆਂ ਕਿਸੇ ਅਦਾਲਤ, ਕਚਹਿਰੀ ਜਾਂ ਹੋਰ ਨਿਆਂ ਸੰਸਥਾ ਜਾਂ ਹੋਰ ਕਿਸੇ ਸੰਸਥਾ ਦੇ ਕੋਲ ਲੰਬਿਤ ਹਨ, ਜਾਂ ਉਸ ਦੇ ਸਬੰਧ ਵਿਚ ਕਿਸੇ ਅਦਾਲਤ, ਕਚਹਿਰੀ, ਨਿਆਂ ਸੰਸਥਾ ਜਾਂ ਹੋਰ ਸੰਸਥਾ ਵੱਲੋਂ ਕੋਈ ਡਿਗਰੀ, ਫੈਸਲਾ ਜਾਂ ਅੰਤਮ ਫੈਸਲਾ ਪਾਸ ਕੀਤਾ ਗਿਆ ਹੋਵੇ ?  
ਨਹੀਂ।
14. ਕੀ ਬੈਕਿੰਗ ਲੋਕਪਾਲ ਦੇ ਸਾਹਮਣੇ ਸ਼ਿਕਾਇਤ ਦਰਜ ਕਰਨ ਦੀ ਕੋਈ ਪ੍ਰਣਾਲੀ ਹੈ ?  
ਸ਼ਿਕਾਇਤਕਰਤਾ ਸਿਰਫ ਇਕ ਕੋਰੇ ਕਾਗਜ਼ ਤੇ ਲਿਖਤ ਰੂਪ ਵਿਚ ਬੈਕਿੰਗ ਲੋਕਪਾਲ ਕੋਲ ਸ਼ਿਕਾਇਤ ਦਰਜ ਕਰ ਸਕਦਾ ਹੈ। ਉਹ ਇਸਨੂੰ ਆਨ ਲਾਈਨ ([www.bankingombudsman.rbi.org.in](http://www.bankingombudsman.rbi.org.in)) ਤੇ ਜਾਂ ਈ.ਮੇਲ ਰਾਹੀਂ ਵੀ ਬੈਕਿੰਗ ਲੋਕਪਾਲ ਨੂੰ ਭੇਜ ਸਕਦਾ ਹੈ। ਇਸ ਸ਼ਿਕਾਇਤ ਨੂੰ ਦਰਜ ਕਰਨ ਦੇ ਲਈ ਇਕ ਫਾਰਮ ਵੀ ਹੈ ਜੋ ਕਿ ਸਾਰਿਆਂ ਬੈਕਾਂ ਦੀਆਂ ਸ਼ਾਖਾਵਾਂ ਵਿਚ ਉਪਲੱਬਧ ਹੁੰਦਾ ਹੈ। ਫਿਰ ਵੀ ਇਸ ਪ੍ਰਣਾਲੀ ਤੇ ਚੱਲਣਾ ਜ਼ਰੂਰੀ ਨਹੀਂ ਹੈ। ਸ਼ਿਕਾਇਤ ਕਰਤਾ ਨੂੰ ਮੰਗੀ ਗਈ ਸਾਰੀ ਜਾਣਕਾਰੀ ਉਪਲੱਬਧ ਕਰਵਾਉਣੀ ਜ਼ਰੂਰੀ ਹੈ।
15. ਕੀ ਸ਼ਿਕਾਇਤਕਰਤਾ ਦੁਆਰਾ ਨਿਯੁਕਤ ਪ੍ਰਤੀਨਿਧੀ ਦੁਆਰਾ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ ?  
ਹਾਂ। ਸ਼ਿਕਾਇਤਕਰਤਾ ਦੁਆਰਾ ਨਿਯੁਕਤ ਪ੍ਰਤੀਨਿਧੀ (ਵਕੀਲ ਤੋਂ ਇਲਾਵਾ) ਸ਼ਿਕਾਇਤ ਦਰਜ ਕਰ ਸਕਦਾ ਹੈ।

16. ਕੀ ਬੈਕਿੰਗ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਨ ਦਾ ਕੋਈ ਖਰਚਾ ਵੀ ਆਉਂਦਾ ਹੈ ?

ਨਹੀਂ । ਬੈਕਿੰਗ ਲੋਕਪਾਲ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕੋਈ ਫੀਸ ਨਹੀਂ ਲੈਂਦਾ ।

17. ਪ੍ਰਤੀ ਬੇਨਤੀ ਵਿਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ ?

ਸਿਕਾਇਤ ਵਿਚ ਸਿਕਾਇਤਕਰਤਾ ਦਾ ਨਾਂ ਅਤੇ ਪਤਾ ਹੋਣਾ ਚਾਹੀਦਾ ਹੈ, ਬੈਂਕ ਦੀ ਸ਼ਾਖਾ ਜਾਂ ਦਫ਼ਤਰ ਜਿਸਦੇ ਪ੍ਰਤੀ ਸਿਕਾਇਤ ਕੀਤੀ ਗਈ ਹੈ ਦਾ ਨਾਂ ਅਤੇ ਪਤਾ, ਸਿਕਾਇਤ ਦੇ ਤੱਥਾਂ ਸਬੰਧੀ ਕਾਗਜ਼ਾਤ, ਜੇਕਰ ਕੋਈ ਹੋਣ, ਸਿਕਾਇਤਕਰਤਾ ਨੂੰ ਹੋਏ ਨੁਕਸਾਨ ਦਾ ਸਰੂਪ ਅਤੇ ਵਿਸਤਾਰ, ਬੈਂਕਿੰਗ ਲੋਕਪਾਲ ਤੋਂ ਮੰਗਿਆ ਗਿਆ ਹਰਜਾਨਾ ਅਤੇ ਸਿਕਾਇਤ ਕਰਤਾ ਵੱਲੋਂ ਸਰਤਾਂ ਦੀ ਪਾਲਣਾ ਸਬੰਧੀ ਐਲਾਨ ।

ਸ. ਬੈਂਕਿੰਗ ਲੋਕਪਾਲ ਦੀ ਕਾਰਵਾਈ :

18. ਬੈਂਕਿੰਗ ਲੋਕਪਾਲ ਨੂੰ ਕੋਈ ਸਿਕਾਇਤ ਮਿਲਣ ਤੇ ਕੀ ਹੁੰਦਾ ਹੈ ?

ਬੈਂਕਿੰਗ ਲੋਕਪਾਲ ਸਿਕਾਇਤ ਪ੍ਰਾਪਤ ਹੋਣ ਤੇ ਸਿਕਾਇਤਕਰਤਾ ਅਤੇ ਬੈਂਕ ਜਿਸਦੇ ਪ੍ਰਤੀ ਸਿਕਾਇਤ ਕੀਤੀ ਗਈ ਹੈ ਦੇ ਵਿਚਕਾਰ ਗੱਲਬਾਤ ਜਾਂ ਸਾਲਸੀ ਦੇ ਨਾਲ ਸਿਕਾਇਤ ਨੂੰ ਨਿਪਟਾਉਣ ਦਾ ਉਪਰਾਲਾ ਕਰਦਾ ਹੈ ।

19. ਬੈਂਕ ਦੁਆਰਾ ਨਿਪਟਾਰੇ ਦੀ ਇੱਛਾ ਜਾਹਿਰ ਕਰਨ ਤੇ ਕੀ ਹੁੰਦਾ ਹੈ ?

ਜੇਕਰ ਨਿਪਟਾਰੇ ਦੀਆਂ ਸਰਤਾਂ (ਬੈਂਕ ਦੁਆਰਾ ਦਿੱਤੀਆਂ ਗਈਆਂ) ਸਿਕਾਇਤਕਰਤਾ ਨੂੰ ਪੂਰੇ ਅਤੇ ਅੰਤਿਮ ਰੂਪ ਵਿਚ ਮਨਜ਼ੂਰ ਹੋਣ, ਬੈਂਕਿੰਗ ਲੋਕਪਾਲ ਨਿਪਟਾਰੇ ਦੀਆਂ ਸਰਤਾਂ ਅਨੁਸਾਰ ਇਕ ਮਤਾ ਪਾਸ ਕਰੇਗਾ ਜੋ ਕਿ ਬੈਂਕ ਅਤੇ ਸਿਕਾਇਤਕਰਤਾ ਦੋਨਾਂ ਤੇ ਲਾਗੂ ਹੋਵੇਗਾ ।

20. ਕੀ ਹੁੰਦਾ ਹੈ ਜਦੋਂ ਸਮਝੌਤੇ ਦੁਆਰਾ ਸਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ?

ਜੇਕਰ ਇਕ ਮਹੀਨੇ ਦੇ ਅੰਦਰ ਅੰਦਰ ਸਮਝੌਤੇ ਦੁਆਰਾ ਸਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ, ਤਾਂ ਬੈਂਕਿੰਗ ਲੋਕਪਾਲ ਫੈਸਲਾ ਕਰਦਾ ਹੈ । ਫੈਸਲਾ ਕਰਨ ਤੋਂ ਪਹਿਲਾਂ ਬੈਂਕਿੰਗ ਲੋਕਪਾਲ ਸਿਕਾਇਤਕਰਤਾ ਅਤੇ ਬੈਂਕ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਵਾਜ਼ਿਬ ਮੌਕਾ ਦਿੰਦਾ ਹੈ ।

21. ਬੈਂਕਿੰਗ ਲੋਕਪਾਲ ਫੈਸਲਾ ਕਰਨ ਲਈ ਕਿਹੜੀਆਂ ਗੱਲਾਂ ਤੇ ਵਿਚਾਰ ਕਰਦਾ ਹੈ ?  
ਫੈਸਲਾ ਕਰਨ ਦੇ ਲਈ ਬੈਂਕਿੰਗ ਲੋਕਪਾਲ ਦੋਹਾਂ ਧਿਰਾਂ ਵੱਲੋਂ ਸਬੂਤ ਵਜੋਂ ਪੇਸ਼ ਕੀਤੇ ਗਏ  
ਕਾਗਜ਼ਾਤਾਂ, ਬੈਂਕਿੰਗ ਕਾਨੂੰਨ ਅਤੇ ਕਾਰਜਵਿਧੀ ਦੇ ਸਿਧਾਂਤਾਂ, ਦਿਸ਼ਾ ਨਿਰਦੇਸ਼ਾਂ, ਨਿਰਦੇਸ਼ਾਂ  
ਅਤੇ ਭਾਰਤੀ ਰਿਜ਼ਰਵ ਬੈਂਕ ਦੀਆਂ ਰਹਿਨੁਮਾਈਆਂ ਅਤੇ ਅਜਿਹੇ ਹੋਰ ਤੱਤਾਂ, ਜਿਹੜੇ ਉਸਦੀ  
ਨਜ਼ਰ ਵਿਚ ਨਿਆਂ ਲਈ ਜ਼ਰੂਰੀ ਹਨ ਤੇ ਵਿਚਾਰ ਕਰਦਾ ਹੈ ।
- ਹ. ਬੈਂਕਿੰਗ ਲੋਕਪਾਲ ਵੱਲੋਂ ਦਿੱਤਾ ਗਿਆ ਨਿਰਣਾ :
22. ਕੀ ਹੁੰਦਾ ਹੈ ਜਦੋਂ ਬੈਂਕਿੰਗ ਲੋਕਪਾਲ ਕੋਈ ਨਿਰਣਾ ਪਾਸ ਕਰਦਾ ਹੈ ?  
ਜਦੋਂ ਕੋਈ ਨਿਰਣਾ ਪਾਸ ਕੀਤਾ ਜਾਂਦਾ ਹੈ ਇਸ ਦੀ ਇਕ ਕਾਪੀ ਸ਼ਿਕਾਇਤਕਰਤਾ ਅਤੇ ਬੈਂਕ  
ਜਿਸਦੇ ਖਿਲਾਫ਼ ਸ਼ਿਕਾਇਤ ਹੈ, ਭੇਜੀ ਜਾਂਦੀ ਹੈ । ਸ਼ਿਕਾਇਤਕਰਤਾ ਨੂੰ ਇਸ ਗੱਲ ਦੀ ਪੂਰੀ  
ਖੁੱਲ੍ਹੀ ਹੁੰਦੀ ਹੁੰਦੀ ਹੈ ਕਿ ਉਹ ਸਮਝੌਤੇ ਨੂੰ ਪੂਰੇ ਅਤੇ ਅੰਤਮ ਰੂਪ ਵਿਚ ਮੰਨ ਲਵੇ ਜਾਂ ਖਾਰਜ  
ਕਰ ਦੇਵੇ ।
23. ਜੇਕਰ ਸ਼ਿਕਾਇਤਕਰਤਾ ਨੂੰ ਨਿਰਣਾ ਮਨਜ਼ੂਰ ਹੋਵੇ ਤਾਂ ਉਸ ਦੁਆਰਾ ਕੀ ਕੀਤਾ ਜਾਣਾ  
ਚਾਹੀਦਾ ਹੈ ?  
ਜੇਕਰ ਸ਼ਿਕਾਇਤਕਰਤਾ ਨੂੰ ਨਿਰਣਾ ਮਨਜ਼ੂਰ ਹੈ ਤਾਂ ਇਸ ਸਬੰਧੀ ਉਸ ਨੂੰ ਨਿਰਣਾ ਪਾਸ ਹੋਣ  
ਦੀ ਕਾਪੀ ਦੀ ਪ੍ਰਾਪਤੀ ਤੋਂ 15 ਦਿਨ ਦੀ ਮਿਆਦ ਦੇ ਅੰਦਰ ਆਪਣੀ ਰਜਾਮੰਦੀ ਦਾ ਇਕ  
ਪੱਤਰ ਕਿ ਉਸ ਨੇ ਫੈਸਲੇ ਪੂਰੇ ਅਤੇ ਅੰਤਮ ਤੌਰ ਤੇ ਮੰਨ ਲਿਆ ਹੈ, ਸਬੰਧਤ ਬੈਂਕ ਨੂੰ ਭੇਜਣਾ  
ਹੋਵੇਗਾ ।
24. ਕੀ ਸ਼ਿਕਾਇਤਕਰਤਾ ਨਿਰਣੇ ਦੀ ਰਜਾਮੰਦੀ ਸਬੰਧੀ ਪੱਤਰ ਭੇਜਣ ਦੀ ਸਮੇਂ ਸੀਮਾ ਵਿਚ  
ਵਾਧਾ ਕਰਵਾ ਸਕਦਾ ਹੈ ?

ਹਾਂ ਸਿਕਾਇਤਕਰਤਾ ਲਿਖਤ ਰੂਪ ਵਿਚ ਕਾਰਣ ਦੱਸ ਕੇ ਬੈਕਿੰਗ ਲੋਕਪਾਲ ਤੋਂ ਸਮੇਂ ਸੀਮਾ ਵਿਚ ਵਾਧਾ ਕਰਵਾ ਸਕਦਾ ਹੈ ।

25. ਜਦੋਂ ਬੈਕਿੰਗ ਲੋਕਪਾਲ ਨੂੰ ਨਿਰਣੇ ਦੀ ਰਜਾਮੰਦੀ ਸਬੰਧੀ ਪੱਤਰ ਦੀ ਸਮੇਂ ਸੀਮਾ ਵਿਚ ਵਾਧੇ ਦੇ ਸਬੰਧ ਵਿਚ ਪ੍ਰਤੀਬੇਨਤੀ ਪ੍ਰਾਪਤ ਹੁੰਦੀ ਹੈ ਤਾਂ ਉਹ ਕੀ ਕਰਦਾ ਹੈ ?

ਜਦੋਂ ਸਿਕਾਇਤਕਰਤਾ ਦੁਆਰਾ ਸਮੇਂ ਸੀਮਾ ਦੇ ਵਾਧੇ ਸਬੰਧੀ ਪੱਤਰ ਵਿਚ ਦੱਸਿਆ ਗਿਆ ਕਾਰਣ ਵਾਜ਼ਬ ਜਾਪਦਾ ਹੈ (ਨਿਰਣੇ ਦੇ ਲਈ ਰਜਾਮੰਦੀ ਪੱਤਰ ਭੇਜਣ ਬਾਰੇ) ਉਹ ਇਸਦੀ ਪਾਲਣਾ ਵਜੋਂ ਸਮੇਂ ਸੀਮਾ ਵਿਚ 15 ਦਿਨ ਦਾ ਵਾਧਾ ਕਰ ਸਕਦਾ ਹੈ ।

26. ਕੀ ਹੁੰਦਾ ਹੈ ਜਦੋਂ ਸਿਕਾਇਤਕਰਤਾ ਨਿਰਣੇ ਨੂੰ ਪੂਰਣ ਅਤੇ ਅੰਤਿਮ ਰੂਪ ਵਿਚ ਮੰਨ ਲੈਣ ਦਾ ਰਜਾਮੰਦੀ ਪੱਤਰ ਭੇਜਦਾ ਹੈ ?

ਜੇਕਰ ਬੈਕ ਦਿੱਤੇ ਗਏ ਨਿਰਣੇ ਨਾਲ ਸੰਤੁਸ਼ਟ ਹੈ ਤਾਂ ਇਕ ਮਹੀਨੇ ਦੀ ਸਮੇਂ ਸੀਮਾ (ਸਿਕਾਇਤਕਰਤਾ ਦੁਆਰਾ ਫੈਸਲੇ ਦੀ ਪੂਰੇ ਅਤੇ ਅੰਤਿਮ ਰੂਪ ਵਿਚ ਉਸ ਦੇ ਦਾਅਵੇ ਦੇ ਸਮਝੌਤੇ ਸਬੰਧੀ ਸਹਿਮਤੀ ਪੱਤਰ ਪ੍ਰਾਪਤੀ ਦੀ ਮਿਤੀ ਤੋਂ), ਬੈਕ ਨੂੰ ਇਸ ਫੈਸਲੇ ਨਾਲ ਰਾਜੀ ਹੋਣਾ ਚਾਹੀਦਾ ਹੈ ਅਤੇ ਆਪਣੀ ਰਜਾਮੰਦੀ ਦੀ ਸੂਚਨਾ ਬੈਕਿੰਗ ਲੋਕਪਾਲ ਨੂੰ ਦੇਣੀ ਚਾਹੀਦੀ ਹੈ ।

27. ਜੇਕਰ ਸਿਕਾਇਤਕਰਤਾ ਬੈਕਿੰਗ ਲੋਕਪਾਲ ਦੇ ਫੈਸਲੇ ਨਾਲ ਸਹਿਮਤ ਨਹੀਂ ਹੈ ਤਾਂ ਕਿ ਉਸ ਕੋਲ ਅਗੇ ਕੋਈ ਹੋਰ ਚਾਰਾ ਹੈ ?

ਜੇਕਰ ਸਿਕਾਇਤਕਰਤਾ ਬੈਕਿੰਗ ਲੋਕਪਾਲ ਦੁਆਰਾ ਪਾਸ ਕੀਤੇ ਫੈਸਲੇ ਨਾਲ ਸਹਿਮਤ ਨਹੀਂ ਹੈ ਤਾਂ ਉਹ ਬੈਕਿੰਗ ਲੋਕਪਾਲ ਦੇ ਫੈਸਲੇ ਦੇ ਖ਼ਿਲਾਫ਼ ਅਪੀਲ ਅਧਿਕਾਰੀ ਨਾਲ ਸੰਪਰਕ ਕਰ ਸਕਦਾ ਹੈ ।

28. ਕੀ ਸਿਕਾਇਤਕਰਤਾ ਦੀ ਆਪਣੀ ਸਿਕਾਇਤ ਦੇ ਫੈਸਲੇ ਪ੍ਰਤੀ ਅਸਹਿਮਤੀ ਅਤੇ ਕਿਸੇ ਹੋਰ ਚਾਰੇ ਜਾਂ ਉਪਾਅ ਲਈ ਉਸ ਨੂੰ ਲਾਗੂ ਕਾਨੂੰਨ ਅਨੁਸਾਰ ਕਿਸੇ ਅਦਾਲਤ, ਫੋਰਮ ਜਾਂ ਕਿਸੇ ਹੋਰ ਅਧਿਕਾਰੀ ਕੋਲ ਜਾਣ ਤੋਂ ਵੀ ਰੋਕਦੀ ਹੈ ?  
ਕਾਨੂੰਨ ਅਨੁਸਾਰ ਸਿਕਾਇਤਕਰਤਾ ਦੀ ਆਪਣੀ ਸਿਕਾਇਤ ਦੇ ਫੈਸਲੇ ਪ੍ਰਤੀ ਅਸਹਿਮਤੀ ਉਸ ਨੂੰ ਕਿਸੇ ਹੋਰ ਚਾਰੇ ਅਤੇ /ਜਾਂ ਉਪਾਅ ਲਈ ਪ੍ਰਭਾਵਤ ਨਹੀਂ ਕਰਦੀ ।

29. ਕੀ ਹੁੰਦਾ ਹੈ ਜੇਕਰ ਬੈਂਕ ਨੂੰ ਫੈਸਲਾ ਮਨਜ਼ੂਰ ਨਾ ਹੋਵੇ ?  
ਬੈਂਕ ਨੂੰ ਯੋਜਨਾ ਦੇ ਅੰਤਰਗਤ ਅਪੀਲ ਅਧਿਕਾਰੀ ਕੋਲ ਅਪੀਲ ਕਰਨ ਦਾ ਅਧਿਕਾਰ ਹੈ ।

ਕ) ਫੈਸਲੇ ਦੇ ਖਿਲਾਫ਼ ਅਪੀਲ

30. ਅਪੀਲ ਅਧਿਕਾਰੀ ਕੌਣ ਹੈ ?  
ਭਾਰਤੀ ਰਿਜ਼ਰਵ ਬੈਂਕ ਦਾ ਉਪ-ਗਵਰਨਰ ਅਪੀਲ ਅਧਿਕਾਰੀ ਹੈ ।

31. ਕੀ ਅਪੀਲ ਦਾਇਰ ਕਰਨ ਦੀ ਕੋਈ ਸਮੇਂ ਸੀਮਾ ਹੈ ?  
ਕੋਈ ਵੀ ਧਿਰ ਜੋ ਫੈਸਲੇ ਨਾਲ ਅਸਿਹਮਤ ਹੋਵੇ ਉਹ ਫੈਸਲੇ ਦੀ ਪ੍ਰਾਪਤੀ ਦੀ ਮਿਤੀ ਤੋਂ 45 ਦਿਨ ਦੇ ਅੰਦਰ ਅੰਦਰ ਅਪੀਲ ਅਧਿਕਾਰੀ ਦੇ ਸਾਹਮਣੇ ਫੈਸਲੇ ਦੇ ਖਿਲਾਫ਼ ਅਪੀਲ ਕਰ ਸਕਦੀ ਹੈ । ਜੇਕਰ ਅਪੀਲ ਅਧਿਕਾਰੀ ਇਸ ਗੱਲ ਤੋਂ ਸੰਤੁਸ਼ਟ ਹੈ ਕਿ ਅਪੀਲਕਰਤਾ ਦੇ ਕੋਲ ਪ੍ਰਤੀਬੇਨਤੀ ਨਾ ਦੇਣ ਲਈ ਕੋਈ ਠੋਸ ਕਾਰਨ ਹੈ ਤਾਂ ਉਹ ਸਮੇਂ ਸੀਮਾ ਵਿਚ ਵਾਧਾ ਕਰ ਸਕਦਾ ਹੈ ਜੋ ਕਿ 30 ਦਿਨ ਤੋਂ ਜ਼ਿਆਦਾ ਨਹੀਂ ਹੋਵੇਗਾ ।  
ਬੈਂਕ ਕੇਵਲ ਆਪਣੇ ਚੇਅਰਮੈਨ, ਉਸ ਦੀ ਗੈਰ ਹਾਜ਼ਰੀ ਵਿਚ ਮੈਨੇਜਿੰਗ ਡਾਇਰੈਕਟਰ ਜਾਂ ਕਾਰਜਸਾਧਕ ਡਾਇਰੈਕਟਰ ਜਾਂ ਮੁੱਖ ਕਾਰਜਸਾਧਕ ਅਫਸਰ ਜਾਂ ਇਸ ਦੇ ਬਰਾਬਰ ਅਹੁਦੇ ਦੇ ਕਿਸੇ ਹੋਰ ਅਫਸਰ ਦੀ ਪੂਰਵ ਪ੍ਰਵਾਨਗੀ ਨਾਲ ਹੀ ਅਪੀਲ ਕਰ ਸਕਦਾ ਹੈ ।

32. ਅਪੀਲ ਅਧਿਕਾਰੀ ਅਪੀਲ ਨਾਲ ਕੀ ਵਿਹਾਰ ਕਰਦਾ ਹੈ ?

ਅਪੀਲ ਅਧਿਕਾਰੀ :

- (ਉ) ਅਪੀਲ ਖਾਰਜ ਕਰ ਸਕਦਾ ਹੈ ; ਜਾਂ
- (ਅ) ਅਪੀਲ ਸਵੀਕਾਰ ਕਰ ਸਕਦਾ ਹੈ ਅਤੇ ਫੈਸਲੇ ਨੂੰ ਇਕ ਪਾਸੇ ਰੱਖ ਸਕਦਾ ਹੈ ; ਜਾਂ
- (ਇ) ਉਹ ਆਪਣੇ ਸੋਚ ਅਨੁਸਾਰ ਜ਼ਰੂਰੀ ਜਾਂ ਉਚਿਤ ਨਿਰਦੇਸ਼ਾਂ ਦੇ ਨਾਲ ਮਾਮਲੇ ਨੂੰ ਬੈਂਕਿੰਗ ਲੋਕਪਾਲ ਕੋਲ ਨਵੇਂ ਸਿਰੇ ਤੋਂ ਨਿਪਟਾਰੇ ਲਈ ਭੇਜ ਸਕਦਾ ਹੈ ; ਜਾਂ
- (ਸ) ਉਹ ਫੈਸਲੇ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਆਪਣੇ ਅਨੁਸਾਰ ਜ਼ਰੂਰੀ ਨਿਰਦੇਸ਼ਾਂ ਸਹਿਤ ਬਦਲ ਸਕਦਾ ਹੈ ; ਜਾਂ
- (ਹ) ਹੋਰ ਵੀ ਕੋਈ ਆਦੇਸ਼ ਪਾਸ ਕਰ ਸਕਦਾ ਹੈ ਜੋ ਕਿ ਉਹ ਠੀਕ ਸਮਝਦਾ ਹੋਵੇ ।

ੴ. ਹੋਰ :

33. ਕੀ ਬੈਂਕਿੰਗ ਲੋਕਪਾਲ ਨੂੰ ਇਹ ਖੁਲ੍ਹ ਹੈ ਕਿ ਉਹ ਸ਼ਿਕਾਇਤ ਨੂੰ ਕਿਸੇ ਵੀ ਪੱਧਰ ਤੇ ਖਾਰਜ ਕਰ ਸਕੇ ?

ਜੀ ਹਾਂ । ਬੈਂਕਿੰਗ ਲੋਕਪਾਲ ਕਿਸੇ ਵੀ ਪੱਧਰ ਤੇ ਸ਼ਿਕਾਇਤ ਨੂੰ ਖਾਰਜ ਕਰ ਸਕਦਾ ਹੈ ਜੇਕਰ ਉਸ ਨੂੰ ਲਗਦਾ ਹੈ ਕਿ ਕੀਤੀ ਗਈ ਸ਼ਿਕਾਇਤ :

- (ਉ) ਡਿਡੋਰੀ, ਸਤਾਉਣ ਵਾਲੀ, ਬਦਨਿਯਤੀ ਨਾਲ ਕੀਤੀ ਜਾਂ ਬਿਨਾਂ ਕਿਸੇ ਠੋਸ ਕਾਰਨ ਦੇ ਹੋਵੇ ; ਜਾਂ
- (ਅ) ਜਾਂ ਇਸ ਦੀ ਪੈਰਵੀ ਸ਼ਿਕਾਇਤਕਰਤਾ ਵਲੋਂ ਜਾਇਜ਼ ਉਦਮ ਨਾਲ ਨਾ ਕੀਤੀ ਗਈ ਹੋਵੇ ; ਜਾਂ
- (ਇ) ਬੈਂਕਿੰਗ ਲੋਕਪਾਲ ਅਨੁਸਾਰ ਸ਼ਿਕਾਇਤਕਰਤਾ ਨੂੰ ਕੋਈ ਨੁਕਸਾਨ ਜਾਂ ਹਾਨੀ ਜਾਂ ਅਸੁਵਿਧਾ ਨਾ ਹੋਈ ਹੋਵੇ ; ਜਾਂ
- (ਸ) ਬੈਂਕਿੰਗ ਲੋਕਪਾਲ ਦੇ ਆਰਥਿਕ ਅਧਿਕਾਰਖੇਤਰ ਤੋਂ ਬਾਹਰ ਹੋਵੇ ; ਜਾਂ
- (ਹ) ਬੈਂਕਿੰਗ ਲੋਕਪਾਲ ਦੇ ਅਨੁਸਾਰ ਸ਼ਿਕਾਇਤ ਦੇ ਉਲਝਾਅਦਾਰ ਸਰੂਪ ਨੂੰ ਵਿਸਤ੍ਰਿਤ ਕਾਰਗੀ ਅਤੇ ਮੌਖਿਕ ਸਬੂਤਾਂ ਤੇ ਵਿਚਾਰ ਦੀ ਲੋੜ ਹੋਵੇ ਅਤੇ ਅਜਿਹੀ ਸ਼ਿਕਾਇਤ

ਸਬੰਧੀ ਉਸ ਦੇ ਸਾਹਮਣੇ ਚਲ ਰਹੀਆਂ ਕਾਰਵਾਈਆਂ ਨਿਪਟਾਰੇ ਲਈ ਉਚਿਤ ਨਾ ਹੋਣ ।

34. ਲੰਬਿਤ ਸ਼ਿਕਾਇਤਾਂ ਦਾ (ਨਵੀਂ ਯੋਜਨਾ 2006 ਦੇ ਹੋਂਦ ਵਿਚ ਆਉਣ ਤੋਂ ਪਹਿਲਾਂ) ਕਿਸ ਤਰ੍ਹਾਂ ਨਿਪਟਾਰਾ ਕੀਤਾ ਜਾਵੇਗਾ ?

ਨਿਪਟਾਰੇ ਲਈ ਲੰਬਿਤ ਸ਼ਿਕਾਇਤਾਂ ਅਤੇ ਫੈਸਲਿਆਂ ਸਬੰਧੀ ਕਾਰਵਾਈਆਂ (ਜੋ ਕਿ ਬੈਂਕਿੰਗ ਲੋਕਪਾਲ ਯੋਜਨਾ 2006 ਦੇ ਆਉਣ ਤੋਂ ਪਹਿਲਾਂ ਪਾਰਿਤ ਹੋ ਚੁਕੀਆਂ ਹਨ) ਪਹਿਲੀਆਂ ਬੈਂਕਿੰਗ ਲੋਕਪਾਲ ਯੋਜਨਾਵਾਂ, 1995 ਅਤੇ 2002 ਦੇ ਪ੍ਰਾਵਧਾਨਾਂ ਦੇ ਅੰਤਰਗਤ ਹੀ ਚਲਣਗੀਆਂ ।

35. ਭਾਰਤੀ ਰਿਜ਼ਰਵ ਬੈਂਕ ਦੀ ਇਸ ਯੋਜਨਾ ਦੇ ਸਬੰਧ ਵਿਚ ਕੀ ਭੂਮਿਕਾ ਹੈ ?

ਬੈਂਕਿੰਗ ਲੋਕਪਾਲ ਯੋਜਨਾ ਦਾ ਸੂਤਰੀਕਰਨ ਭਾਰਤੀ ਰਿਜ਼ਰਵ ਬੈਂਕ ਵਲੋਂ ਬੈਂਕ ਦੇ ਗਾਹਕਾਂ ਨੂੰ ਇਕ ਸ਼ੀਘਰ ਨਿਪਟਾਰਾ ਸਰੰਚਨਾ ਮੁਹੱਈਆ ਕਰਵਾਉਣ ਲਈ ਕੀਤਾ ਗਿਆ ਹੈ । ਇਹ ਬੈਂਕਿੰਗ ਸੇਵਾਵਾਂ ਅਤੇ ਯੋਜਨਾ ਵਿਚ ਦਰਸਾਏ ਹੋਰ ਮਾਮਲਿਆਂ ਸਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਇਕ ਸੰਸਥਾਨਕ ਅਤੇ ਕਾਨੂੰਨੀ ਢਾਂਚਾ ਉਪਲਬਧ ਕਰਵਾਉਂਦੀ ਹੈ । ਇਹ ਯੋਜਨਾ ਰਿਜ਼ਰਵ ਬੈਂਕ ਦੁਆਰਾ ਜਾਰੀ ਨਿਰਦੇਸ਼ਾਂ ਦੇ ਅਧੀਨ ਬੈਂਕਿੰਗ ਵਿਨਿਯਮਨ ਐਕਟ, 1949 ਦੀ ਧਾਰਾ 35 ਦੇ ਰਾਹੀਂ ਹੋਂਦ ਵਿਚ ਆਈ ਹੈ । ਰਿਜ਼ਰਵ ਬੈਂਕ ਇਸ ਯੋਜਨਾ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਆਪਣੇ ਉਚ ਅਧਿਕਾਰੀਆਂ ਦੀ ਬੈਂਕਿੰਗ ਲੋਕਪਾਲ ਦੇ ਤੌਰ 'ਤੇ ਨਿਯੁਕਤੀ ਅਤੇ ਮਾਲੀ ਸਹਾਇਤਾ ਪ੍ਰਦਾਨ ਕਰੇਗਾ ।

36. ਬੈਂਕਿੰਗ ਲੋਕਪਾਲ ਯੋਜਨਾ ਕਦੋਂ ਹੋਂਦ ਵਿਚ ਆਈ ?

1995 ਵਿਚ ਪਹਿਲੀ ਵਾਰ ਬੈਂਕਿੰਗ ਲੋਕਪਾਲ ਯੋਜਨਾ ਨੂੰ ਲਾਗੂ ਕੀਤਾ ਗਿਆ ਅਤੇ ਸਾਲ 2002 ਵਿਚ ਇਸ ਨੂੰ ਪੁਨਰ ਵਿਵਸਥਿਤ ਕੀਤਾ ਗਿਆ । ਪਿਛਲੇ 5 ਸਾਲਾਂ ਵਿਚ ਬੈਂਕਿੰਗ ਲੋਕਪਾਲਾਂ ਦੁਆਰਾ 36,000 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ ।

